



# Punjab Government Gazette

## EXTRAORDINARY

*Published by Authority*

CHANDIGARH, TUESDAY, APRIL 18, 2023 (CHAITRA 28, 1945 SAKA)

### ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-1 ਸ਼ਾਖਾ)

(ਮਿਊਂਸਪਲ ਭਵਨ ਕੰਪਲੈਕਸ, ਪਲਾਟ ਨੰ: 3, ਸੈਕਟਰ-35ਏ, ਚੰਡੀਗੜ੍ਹ)

### ਅਧਿਸੂਚਨਾ

ਮਿਤੀ 13 ਮਾਰਚ, 2023

ਨੰ: 06/03/2020-2ਸਸ1/242.-ਨਗਰ ਨਿਗਮ ਬਠਿੰਡਾ ਦੇ ਹਾਊਸ ਵੱਲੋਂ ਮਤਾ ਨੰ:64, ਮਿਤੀ:25.11.2021 ਰਾਹੀਂ ਨਗਰ ਨਿਗਮ ਬਠਿੰਡਾ ਦੀਆਂ ਹੱਦਾਂ ਦੇ ਨਾਲ ਲਗਦੇ ਏਰੀਏ/ਪਿੰਡਾਂ/ਸੈਕਟਰਾਂ ਨੂੰ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਨਗਰ ਨਿਗਮ ਬਠਿੰਡਾ ਦੀ ਹਦੂਦ ਅੰਦਰ ਲੈਣ ਦਾ ਫੈਸਲਾ ਕੀਤਾ ਗਿਆ। ਕਿਉਂਜੋ ਇਹ ਇਲਾਕੇ ਨਗਰ ਨਿਗਮ ਬਠਿੰਡਾ ਦੀ ਹਦੂਦ ਦੇ ਨਾਲ ਲਗਦੇ ਹਨ, ਇਸ ਲਈ ਇਹਨਾਂ ਇਲਾਕਿਆਂ ਦਾ ਯੋਜਨਾਬੰਦ ਤਰੀਕੇ ਨਾਲ ਵਿਕਾਸ ਕਰਨ ਲਈ ਇਹਨਾਂ ਨੂੰ ਨਗਰ ਨਿਗਮ ਬਠਿੰਡਾ ਦੀ ਹਦੂਦ ਅੰਦਰ ਸ਼ਾਮਲ ਕਰਨਾ ਜ਼ਰੂਰੀ ਸਮਝਿਆ ਗਿਆ ਹੈ।

2. ਇਸ ਲਈ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 03 ਅਧੀਨ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ਵੱਲੋਂ ਇਹ ਅਧਿਸੂਚਨਾ ਜਾਰੀ ਕਰਦੇ ਹੋਏ ਨਗਰ ਨਿਗਮ ਬਠਿੰਡਾ ਦੀਆਂ ਨਵੀਆਂ ਹੱਦਾਂ ਸ਼ਡਿਊਲ ਆਫ ਬਾਊਂਡਰੀ ਵਿੱਚ ਦਰਸਾਏ ਅਨੁਸਾਰ ਨਿਰਧਾਰਿਤ ਕਰਨ ਦੀ ਤਜਵੀਜ਼ ਹੈ। ਅਜਿਹਾ ਕਰਨ ਤੋਂ ਪਹਿਲਾਂ ਆਮ ਜਨਤਾ ਤੋਂ ਇਸ ਸਬੰਧੀ ਇਤਰਾਜ਼/ਸੁਝਾਓ ਮੰਗੇ ਜਾਂਦੇ ਹਨ, ਜਿਹੜੇ ਇਸ ਅਧਿਸੂਚਨਾ ਦੇ ਜਾਰੀ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ-ਅੰਦਰ ਕਮਿਸ਼ਨਰ ਨਗਰ ਨਿਗਮ ਬਠਿੰਡਾ ਕੋਲ ਪੁੱਜਦੇ ਕੀਤੇ ਜਾਣ। ਇਹਨਾਂ ਇਤਰਾਜ਼ਾਂ ਨੂੰ ਵਿਚਾਰਨ ਉਪਰੰਤ ਹੱਦਾਂ ਵਿੱਚ ਵਾਧੇ ਸਬੰਧੀ ਅੰਤਿਮ ਫੈਸਲਾ ਕੀਤਾ ਜਾਵੇਗਾ।

### ਸ਼ਡਿਊਲ ਆਫ ਬਾਊਂਡਰੀ

ਉੱਤਰ:- ਮਲੋਟ ਰੋਡ ਦੀ ਉੱਤਰੀ ਬਾਹੀ ਅਤੇ ਬਹਿਮਣ ਡਿਸਟਰੀਬਿਊਟਰੀ ਦੀ ਪੂਰਬੀ ਬਾਹੀ ਦੇ ਮਿਲਣ ਸਥਾਨ ਪੁਆਇੰਟ A ਤੋਂ ਆਰੰਭ ਕਰਕੇ ਬਹਿਮਣ ਡਿਸਟਰੀਬਿਊਟਰੀ ਅਤੇ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ ਨਾਲ ਪੂਰਬ ਵੱਲ ਨੂੰ ਚਲਦੇ ਹੋਏ ਪੁਆਇੰਟ B ਜੋ ਕਿ ਖਸਰਾ ਨੰ: 481 ਦੀ ਪੱਛਮੀ ਬਾਹੀ ਦੇ ਕੋਨੇ ਤੇ ਪੈਂਦਾ ਹੈ ਤੱਕ। ਪੁਆਇੰਟ B ਤੋਂ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ ਨਾਲ ਉੱਤਰ-ਪੂਰਬ ਵੱਲ ਚਲਦੇ ਹੋਏ ਪੁਆਇੰਟ C ਤੱਕ ਜੋ ਗੋਨਿਆਣਾ ਰੋਡ ਦੀ ਪੱਛਮੀ ਬਾਹੀ ਅਤੇ ਖਸਰਾ ਨੰਬਰ 448 ਦੇ ਪੂਰਬੀ ਕੋਨੇ ਤੇ ਬਣਦਾ ਹੈ ਤੱਕ।

ਪੂਰਬ:- ਪੁਆਇੰਟ C ਦੇ ਪੂਰਬੀ ਕੋਨੇ ਤੋਂ ਗੋਨਿਆਣਾ ਰੋਡ ਨੂੰ ਪਾਰ ਕਰਦੇ ਹੋਏ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਪਿੰਡ ਗਿੱਲਪੱਤੀ ਤੋਂ ਰਸਤਾ ਜੋਗਾਨੰਦ ਦੇ ਨਾਲ-ਨਾਲ ਦੱਖਣ-ਪੂਰਬ ਵੱਲ ਨੂੰ ਚਲਦੇ ਹੋਏ ਪੁਆਇੰਟ D ਤੱਕ ਜੋ ਕਿ ਖਸਰਾ

ਨੰਬਰ 689 ਦੇ ਪੂਰਬੀ ਕੋਨੇ ਤੇ ਬਣਦਾ ਹੈ। ਪੁਆਇੰਟ D ਤੋਂ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਦੱਖਣ-ਪੱਛਮ ਵੱਲ ਨੂੰ ਚਲਦੇ ਹੋਏ ਖਸਰਾ ਨੰਬਰ 575 ਦਾ ਦੱਖਣੀ ਕੋਨਾ ਅਤੇ ਬਹਿਮਣ ਡਿਸਟਰੀਬਿਊਟਰੀ ਦਾ ਉੱਤਰੀ ਕੋਨੇ ਦੇ ਮਿਲਨ ਸਥਾਨ ਤੇ ਪੁਆਇੰਟ E ਤੱਕ; ਪੁਆਇੰਟ E ਤੋਂ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਦੱਖਣ-ਪੂਰਬ ਵੱਲ ਨੂੰ ਚਲਦੇ ਹੋਏ ਸਰਹੰਦ ਕਨਾਲ ਦੇ ਉੱਤਰੀ ਅਤੇ ਖਸਰਾ ਨੰਬਰ 90 ਦੇ ਪੂਰਬੀ ਕੋਨੇ ਦੇ ਮਿਲਨ ਸਥਾਨ ਤੇ ਪੁਆਇੰਟ F ਬਣਦਾ ਹੈ ਤੱਕ; ਪੁਆਇੰਟ F ਤੋਂ ਸਰਹੰਦ ਕਨਾਲ ਨੂੰ ਪਾਰ ਕਰਦੇ ਹੋਏ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ ਨਾਲ ਚਲਦੇ ਹੋਏ ਬੀਬੀ ਵਾਲਾ ਰੋਡ ਦੀ ਉੱਤਰੀ ਬਾਹੀ ਅਤੇ ਖਸਰਾ ਨੰਬਰ 2314 ਦੀ ਦੱਖਣੀ ਬਾਹੀ ਦੇ ਮਿਲਣ ਸਥਾਨ ਤੇ ਪੁਆਇੰਟ G ਤੱਕ; ਪੁਆਇੰਟ G ਤੋਂ ਦੱਖਣ-ਪੱਛਮ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ ਨਾਲ ਚਲਦੇ ਹੋਏ ਬਰਨਾਲਾ ਰੋਡ ਦੀ ਉੱਤਰੀ ਬਾਹੀ ਅਤੇ ਖਸਰਾ ਨੰਬਰ 2156 ਦੇ ਦੱਖਣੀ ਕੋਨੇ ਦੇ ਮਿਲਣ ਸਥਾਨ ਤੇ ਪੁਆਇੰਟ H ਤੱਕ; ਪੁਆਇੰਟ H ਤੋਂ ਪੂਰਬ ਵੱਲ ਨੂੰ ਬਰਨਾਲਾ ਰੋਡ ਦੀ ਉੱਤਰੀ ਬਾਹੀ ਅਤੇ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ I ਤੱਕ; ਪੁਆਇੰਟ I ਤੋਂ ਦੱਖਣ ਵੱਲ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਬਰਨਾਲਾ ਰੋਡ ਨੂੰ ਪਾਰ ਕਰਦੇ ਹੋਏ ਕੰਟੇਨਮੈਂਟ ਬਾਉਂਡਰੀ ਦੇ ਨਾਲ-ਨਾਲ ਚਲਦੇ ਹੋਏ ਪਟਿਆਲਾ ਰੇਲਵੇ ਲਾਈਨ ਦੀ ਉੱਤਰੀ ਬਾਹੀ ਦੇ ਪੁਆਇੰਟ J ਤੱਕ; ਪੁਆਇੰਟ J ਤੋਂ ਦੱਖਣ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਪਟਿਆਲਾ ਰੇਲਵੇ ਲਾਈਨ ਨੂੰ ਪਾਰ ਕਰਦੇ ਹੋਏ ਦਿੱਲੀ ਰੇਲਵੇ ਲਾਈਨ ਦੀ ਉੱਤਰ-ਪੂਰਬੀ ਬਾਹੀ ਅਤੇ ਤਲਵੰਡੀ ਰੋਡ ਦੀ ਪੂਰਬੀ ਬਾਹੀ ਦੇ ਮਿਲਣ ਸਥਾਨ ਤੋਂ ਪੁਆਇੰਟ K ਤੱਕ; ਪੁਆਇੰਟ K ਤੋਂ ਬਠਿੰਡਾ ਦਿੱਲੀ ਰੇਲਵੇ ਲਾਈਨ ਦੀ ਉੱਤਰ-ਪੂਰਬੀ ਬਾਹੀ ਦੇ ਨਾਲ-ਨਾਲ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਦੱਖਣ ਪੂਰਬ ਵੱਲ ਨੂੰ ਚਲਦੇ ਹੋਏ ਦਿੱਲੀ ਰੇਲਵੇ ਲਾਈਨ ਦੀ ਉੱਤਰ-ਪੂਰਬੀ ਬਾਹੀ ਅਤੇ ਰਜਬਾਹਾ ਤੁੰਗਵਾਲੀ ਦੀ ਦੱਖਣ-ਪੂਰਬੀ ਬਾਹੀ ਦੇ ਮਿਲਣ ਸਥਾਨ ਤੋਂ ਬਣਦਾ ਪੁਆਇੰਟ L ਤੱਕ ।

ਦੱਖਣ:- ਪੁਆਇੰਟ L ਦੇ ਦੱਖਣ-ਪੱਛਮ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਤਲਵੰਡੀ ਰੋਡ ਦੇ ਪੂਰਬੀ ਕੋਨੇ ਅਤੇ ਰਜਬਾਹਾ ਤੁੰਗਵਾਲੀ ਦੇ ਦੱਖਣੀ ਬਾਹੀ ਦੇ ਮਿਲਣ ਸਥਾਨ ਤੇ ਪੁਆਇੰਟ M ਤੱਕ; ਪੁਆਇੰਟ M ਤੋਂ ਤਲਵੰਡੀ ਰੋਡ ਨੂੰ ਪਾਰ ਕਰਦੇ ਹੋਏ ਦੱਖਣ-ਪੱਛਮ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 821 ਦੇ ਦੱਖਣੀ ਕੋਨੇ ਤੇ ਪੁਆਇੰਟ N ਤੱਕ; ਪੁਆਇੰਟ N ਤੋਂ ਉੱਤਰ-ਪੱਛਮ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਪਿੰਡ ਜੱਸੀ ਪੋ ਵਾਲੀ ਦੀ ਪੂਰਬੀ ਬਾਹੀ ਖਸਰਾ ਨੰਬਰ 976 ਦੇ ਪੱਛਮੀ ਕੋਨੇ ਦੇ ਮਿਲਣ ਸਥਾਨ ਤੇ ਪੁਆਇੰਟ O ਤੱਕ; ਪੁਆਇੰਟ O ਤੋਂ ਦੱਖਣ-ਪੱਛਮ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਜੱਸੀ ਪੋ ਵਾਲੀ ਨੂੰ ਜਾਣ ਵਾਲੇ ਰਸਤੇ ਦੀ ਪੂਰਬੀ ਬਾਹੀ ਦੇ ਮਿਲਣ ਸਥਾਨ ਤੇ ਪੁਆਇੰਟ P ਤੱਕ; ਪੁਆਇੰਟ P ਤੋਂ ਮੌਜੂਦਾ ਮਿਊਂਸਪਲ ਲਿਮਟ ਅਤੇ ਜੱਸੀ ਪੋ ਵਾਲੀ ਨੂੰ ਜਾਣ ਵਾਲੇ ਰਸਤੇ ਦੇ ਨਾਲ-ਨਾਲ ਉੱਤਰ ਵੱਲ ਨੂੰ ਚਲਦੇ ਹੋਏ ਪਿੰਡ ਜੱਸੀ ਪੋ ਵਾਲੀ ਨੂੰ ਬਾਹਰ ਛੱਡਦੇ ਹੋਏ ਖਸਰਾ ਨੰਬਰ 3622 ਦੇ ਦੱਖਣੀ-ਪੱਛਮੀ ਕੋਨੇ ਦੇ ਮਿਲਣ ਸਥਾਨ ਤੇ ਪੁਆਇੰਟ Q ਤੱਕ; ਪੁਆਇੰਟ Q ਤੋਂ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਪੱਛਮ ਵੱਲ ਨੂੰ ਚਲਦੇ ਹੋਏ ਬਠਿੰਡਾ ਡਿਸਟਰੀਬਿਊਟਰੀ ਦੀ ਪੂਰਬੀ ਬਾਹੀ ਅਤੇ ਖਸਰਾ ਨੰਬਰ 8 ਦੇ ਪੱਛਮੀ ਕੋਨੇ ਤੇ ਬਣਦਾ ਪੁਆਇੰਟ R ਤੱਕ; ਪੁਆਇੰਟ R ਤੋਂ ਮੌਜੂਦਾ ਮਿਊਂਸਪਲ ਲਿਮਟ ਅਤੇ ਬਠਿੰਡਾ ਡਿਸਟਰੀਬਿਊਟਰੀ ਦੇ ਨਾਲ-ਨਾਲ ਪੱਛਮ ਵੱਲ ਨੂੰ ਚਲਦੇ ਹੋਏ ਸਿਰਸਾ ਰੇਲਵੇ ਲਾਈਨ ਨੂੰ ਪਾਰ ਕਰਦੇ ਹੋਏ ਏਮਜ਼ ਹਸਪਤਾਲ ਦੇ ਉੱਤਰ-ਪੂਰਬੀ ਕੋਨੇ ਤੇ ਪੁਆਇੰਟ S ਜੋ ਖਸਰਾ ਨੰਬਰ 22 ਦੀ ਦੱਖਣੀ ਬਾਹੀ ਤੇ ਬਣਦਾ ਹੈ ਤੱਕ; ਪੁਆਇੰਟ S ਤੋਂ ਏਮਜ਼ ਹਸਪਤਾਲ ਦੀ ਪੂਰਬੀ, ਦੱਖਣੀ ਅਤੇ ਪੱਛਮੀ ਬਾਹੀ ਅਤੇ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਬਠਿੰਡਾ-ਡੱਬਵਾਲੀ ਰੋਡ ਦੀ ਉੱਤਰੀ ਬਾਹੀ ਅਤੇ ਖਸਰਾ ਨੰਬਰ 21/1 ਦੇ ਪੂਰਬੀ ਕੋਨੇ ਦੇ ਮਿਲਣ ਸਥਾਨ ਅਤੇ ਪਰਪੋਜ਼ਡ ਮਿਊਂਸਪਲ ਲਿਮਟ ਦੀ ਸ਼ੁਰੂਆਤ ਤੇ ਪੁਆਇੰਟ T ਤੱਕ; ਪੁਆਇੰਟ T ਤੋਂ ਬਠਿੰਡਾ-ਡੱਬਵਾਲੀ ਰੋਡ ਦੀ ਉੱਤਰੀ ਬਾਹੀ ਅਤੇ ਪਰਪੋਜ਼ਡ ਮਿਊਂਸਪਲ ਲਿਮਟ ਦੇ ਨਾਲ-ਨਾਲ ਦੱਖਣ-ਪੱਛਮ ਵੱਲ ਨੂੰ ਚਲਦੇ ਹੋਏ ਬਠਿੰਡਾ-ਡੱਬਵਾਲੀ ਰੋਡ ਦੀ ਉੱਤਰੀ ਬਾਹੀ ਅਤੇ ਖਸਰਾ ਨੰਬਰ 136 ਦੇ ਦੱਖਣੀ ਕੋਨੇ ਤੇ ਬਣਦਾ ਪੁਆਇੰਟ U ਤੱਕ ।

ਪੱਛਮ: ਪੁਆਇੰਟ U ਤੋਂ ਪਿੰਡ ਜੋਧਪੁਰ ਰੋਮਾਣਾ ਤੋਂ ਪਿੰਡ ਨਰੂਆਣਾ ਨੂੰ ਜਾਂਦੇ ਰਸਤੇ ਦੀ ਪੂਰਬੀ ਬਾਹੀ ਅਤੇ ਪਰਪੋਜ਼ਡ ਮਿਊਂਸਪਲ ਲਿਮਟ ਨਾਲ-ਨਾਲ ਉੱਤਰ-ਪੱਛਮ ਵੱਲ ਨੂੰ ਚਲਦੇ ਹੋਏ ਬਠਿੰਡਾ ਡਿਸਟਰੀਬਿਊਟਰੀ ਨੂੰ ਪਾਰ ਕਰਦੇ ਹੋਏ

ਡੱਬਵਾਲੀ ਰੇਲਵੇ ਲਾਈਨ ਦੀ ਉੱਤਰੀ ਬਾਹੀ ਤੇ ਪੁਆਇੰਟ V ਤੱਕ; ਪੁਆਇੰਟ V ਤੋਂ ਡੱਬਵਾਲੀ ਰੇਲਵੇ ਲਾਈਨ ਦੀ ਉੱਤਰੀ ਬਾਹੀ ਅਤੇ ਪਰਪੋਜ਼ਡ ਮਿਊਂਸਪਲ ਲਿਮਟ ਨਾਲ-ਨਾਲ ਉੱਤਰ-ਪੂਰਬ ਵੱਲ ਨੂੰ ਚਲਦੇ ਹੋਏ ਡੱਬਵਾਲੀ ਰੇਲਵੇ ਲਾਈਨ ਅਤੇ ਬਾਦਲ ਰੋਡ ਦੀ ਕਰਾਸਿੰਗ ਅਤੇ ਰਿੰਗ ਰੋਡ ਦੇ ਮਿਲਨ ਸਥਾਨ ਅਤੇ ਖਸਰਾ ਨੰਬਰ 4348 ਦੇ ਦੱਖਣੀ-ਪੱਛਮੀ ਕੋਨੇ ਤੇ ਪੁਆਇੰਟ W ਤੱਕ; ਪੁਆਇੰਟ W ਤੋਂ ਪੱਛਮ ਵੱਲ ਨੂੰ ਬਾਦਲ ਰੋਡ ਦੀ ਉੱਤਰੀ ਬਾਹੀ ਅਤੇ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ X ਤੱਕ; ਪੁਆਇੰਟ X ਤੋਂ ਉੱਤਰ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਮੁਲਤਾਨੀਆ ਰੋਡ ਦੀ ਉੱਤਰੀ ਬਾਹੀ ਤੇ ਪੁਆਇੰਟ Y ਤੱਕ; ਪੁਆਇੰਟ Y ਤੋਂ ਪੱਛਮ ਵੱਲ ਮੁਲਤਾਨੀਆ ਰੋਡ ਦੀ ਉੱਤਰੀ ਬਾਹੀ ਅਤੇ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਮੁਲਤਾਨੀਆ ਰੋਡ ਦੀ ਉੱਤਰੀ ਅਤੇ ਸਰਹੰਦ ਕਨਾਲ ਦੀ ਦੱਖਣੀ ਬਾਹੀ ਦੇ ਮਿਲਣ ਸਥਾਨ ਤੇ ਪੁਆਇੰਟ Z ਤੱਕ; ਪੁਆਇੰਟ Z ਤੋਂ ਉੱਤਰ ਵੱਲ ਸਰਹੰਦ ਕਨਾਲ ਨੂੰ ਪਾਰ ਕਰਕੇ ਸਰਹੰਦ ਕਨਾਲ ਦੀ ਉੱਤਰੀ ਬਾਹੀ ਤੇ ਪੁਆਇੰਟ A1 ਤੱਕ; ਪੁਆਇੰਟ A1 ਤੋਂ ਸਰਹੰਦ ਕਨਾਲ ਦੀ ਉੱਤਰੀ ਬਾਹੀ ਅਤੇ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਉੱਤਰ-ਪੂਰਬ ਵੱਲ ਨੂੰ ਚਲਦੇ ਹੋਏ ਪੁਆਇੰਟ A2 ਤੱਕ; ਪੁਆਇੰਟ A2 ਤੋਂ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਉੱਤਰ ਵੱਲ ਨੂੰ ਚਲਦੇ ਹੋਏ ਮਲੋਟ ਰੋਡ ਦੀ ਉੱਤਰੀ ਬਾਹੀ ਤੇ ਪੁਆਇੰਟ A3 ਤੱਕ; ਪੁਆਇੰਟ A3 ਤੋਂ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਪੱਛਮ ਵੱਲ ਨੂੰ ਚਲਦੇ ਹੋਏ ਮਲੋਟ ਰੋਡ ਦੀ ਉੱਤਰੀ ਬਾਹੀ ਅਤੇ ਬਹਿਮਣ ਡਿਸਟਰੀਬਿਊਟਰੀ ਦੀ ਪੂਰਬੀ ਬਾਹੀ ਪੁਆਇੰਟ A ਤੱਕ ਭਾਵ ਜਿਥੋਂ ਸ਼ੁਰੂ ਕੀਤਾ ਸੀ ਤੱਕ ।

ਚੰਡੀਗੜ੍ਹ

ਮਿਤੀ 10 ਮਾਰਚ, 2023

**ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ.**

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ